

**391\_673\_Great Ocean Road Scenic Drive**

TOTAL DURATION: 00:18:45

Time in	Time out	Transcription	Punjabi
00:00:15	00:01:39	<p>Neha: ਸਤਿ ਸ੍ਰੀ ਅਕਾਲ, ਅਤੇ Speak My Language program ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਸੱਭਿਆਚਾਰਕ ਤੌਰ ਤੇ ਵੰਨ ਸੁਵੰਨੇ ਭਾਈਚਾਰਿਆਂ ਦੇ ਲੋਕ ਅਸਮਰਥਤਾ ਸਹਿਤ ਵਧੀਆ ਤਰੀਕੇ ਨਾਲ ਜਿਉਣ ਬਾਰੇ ਗੱਲਬਾਤ ਕਰਦੇ ਹਨ।</p> <p>ਮੇਰਾ ਨਾਮ ਨੇਹਾ ਗੋਗੀਆ ਹੈ ਅਤੇ ਮੈਂ Ethnic Communities Council Victoria ਲਈ ਕੰਮ ਕਰਦੀ ਹਾਂ।</p> <p>ਸਾਡੀਆਂ ਸਾਕਸ਼ਾਤਕਾਰਾਂ ਵਿੱਚ ਅਸੀਂ ਸੱਭਿਆਚਾਰਕ ਤੌਰ 'ਤੇ ਵੰਨ ਸੁਵੰਨੇ ਭਾਈਚਾਰਿਆਂ ਤੋਂ ਅਸਮਰਥਤਾ ਵਾਲੇ ਲੋਕਾਂ ਤੋਂ ਇਸ ਬਾਰੇ ਸਿੱਖਦੇ ਹਾਂ ਕਿ ਉਹ ਵਧੀਆ ਤਰੀਕੇ ਨਾਲ ਜਿਉਣ ਲਈ ਨਿੱਜੀ ਹੁਨਰਾਂ ਅਤੇ ਭਾਈਚਾਰਕ ਸਰੋਤਾਂ ਦੀ ਵਰਤੋਂ ਕਿਵੇਂ ਕਰਦੇ ਹਨ ਚਾਹੇ ਉਹ ਕਿਤੇ ਵੀ ਹੋਣ।</p> <p>ਅਸੀਂ ਅਸਮਰਥਤਾ ਵਾਲੇ ਲੋਕਾਂ ਅਤੇ ਹੋਰਨਾਂ ਕੋਲੋਂ ਅਸਲ ਕਹਾਣੀਆਂ ਨੁਕਤੇ ਅਤੇ ਫੁਰਨੇ ਸਾਂਝੇ ਕਰਦੇ ਹਾਂ ਜੋ ਸਾਨੂੰ ਪਹੁੰਚਣਯੋਗ ਸਥਾਨਾਂ ਸਰਗਰਮੀਆਂ ਅਤੇ ਮੁਕਿਆਂ ਬਾਰੇ ਦੱਸ ਸਕਦੇ ਹਨ।</p> <p>ਅੱਜ interview ਵਿੱਚ ਕਹਾਣੀ ਦਾ ਸਿਰਲੇਖ ਹੈ Melbourne ਦੀ Scenic Great Ocean Road Trip. Melbourne ਦੀ ਸੁੰਦਰ Great Ocean ਸੜਕ ਦੀ ਯਾਤਰਾ ਇੱਕ perfect road trip ਹੈ। ਅਜ ਦੀ interview ਵਿੱਚ ਸਾਡੇ ਨਾਲ ਸਾਡੇ ਕਹਾਣੀਕਾਰ ਹਨ ਜੋ ਯੋਜਨਾਬੰਦੀ ਕਰਨ ਅਤੇ ਇਸ ਕੁਦਰਤੀ drive ਨੂੰ ਕਰਨ ਦੇ ਆਪਣੇ ਤਜਰਬੇ ਨੂੰ ਸਾਡੇ ਨਾਲ ਸਾਂਝਾ ਕਰਨਗੇ। ਸਾਡੇ ਨਾਲ ਜੁਣਨ ਵਾਸਤੇ ਤੁਹਾਡਾ ਧੰਨਵਾਦ। Speak My Language ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਇੱਥੇ ਆਉਣ ਲਈ ਤੁਹਾਡਾ ਧੰਨਵਾਦ।</p>	<p>Neha: Hello, and welcome to the Speak My Language program, where people from culturally diverse communities talk about living well with disabilities.</p> <p>My name is Neha Gogia and I work for the Ethnic Communities Council Victoria.</p> <p>In our interviews, we learn from people with disabilities that come from culturally diverse communities about how they use personal skills and community resources to live well wherever they are.</p> <p>We share real-life stories, tips and tricks from people with disabilities and others who can tell us about accessible activities and places to visit.</p> <p>The title of story in today's interview is Melbourne's Scenic Great Ocean Road Trip. A trip to Melbourne's beautiful Great Ocean Road is a perfect road trip. In today's interview, we have our storyteller with us who will share with us her experience of planning and doing this natural drive. Thank you for joining us. Welcome to Speak My Language and thank you for coming here today.</p>
00:01:40	00:01:42	Anonymous: ਸਤਿ ਸ੍ਰੀ ਅਕਾਲ, ਨੇਹਾ।	Anonymous: Hello, Neha.
00:01:44	00:01:51	Neha: ਸਾਨੂੰ Great Ocean Road ਦੀ driving ਬਾਰੇ ਦੱਸੋ, ਕਿਹੜੀ ਚੀਜ਼ ਨੇ ਤੁਹਾਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ?	Neha: Tell us about driving on the Great Ocean Road. What inspired you to do that?
00:01:52	00:02:59	Anonymous: Great Ocean Road Victoria ਦੀ ਸਭ ਤੋਂ ਵੱਡੀ drive ਹੈ, ਜਿਹੜੀ ਕਿ ਬਹੁਤ ਹੀ ਸੁੰਦਰ 'ਤੇ ਤਿੰਨ ਦਿਨ ਦੀ drive ਹੋਗੀ ਆ, ਜਿਹੜੀ ਕਿ surf Capital Torquay ਤੋਂ start ਹੋ ਕੇ ਬਾਰਾਂ Apostles ਤੋਂ ਲੈ ਕੇ 'ਤੇ ਖ਼ਤਮ ਹੁੰਦੀ ਹੈ village Port Fairy 'ਤੇ, ਤੇ ਮੈਂ ਇਹ drive ਕਰਨ ਲਈ ਆਪਣੇ ਦੋਸਤ, ਇਹ drive ਆਪਣੇ ਦੋਸਤਾਂ ਨਾਲ ਕੀਤੀ, ਤੇ ਮੈਨੂੰ ਇਹ drive ਕਰਨ ਲਈ ਇਸ ਲਈ ਵੀ ਪ੍ਰੇਰਿਤ ਹੋਈ because	Anonymous: The Great Ocean Road is Victoria's largest drive, which is very beautiful and is a three-day drive, which starts from the Surf Capital, Torquay and ends at the Twelve Apostles, at the village of Port Fairy. And I did this drive with my friends, and I was inspired to do this drive because I had heard a lot about this drive. My friends and colleagues shared the

		<p>ਮੈਂ ਇਸ drive ਬਾਰੇ ਬਹੁਤ ਸੁਣਿਆ ਸੀਗਾ, ਅਤੇ ਜਿਹੜੇ ਮੇਰੇ friends ਨੇ, colleagues ਨੇ ਉਹਨਾਂ ਨੇ ਮੇਰੇ ਨਾਲ ਆਪਣੀ drive ਦਾ experience ਸਾਂਝਾ ਕੀਤਾ ਸੀ, ਅਤੇ ਮੈਨੂੰ ਉਹਨਾਂ ਦੇ experience ਸੁਣ ਕੇ ਵੀ ਲੱਗਿਆ ਵੀ ਮੈਨੂੰ ਵੀ ਇਹ drive ਕਰਨੀ ਚਾਹੀਦੀ ਹੈ, because ਜਿਹੜਾ ਉੱਥੇ ਦਾ ਦੇਖਣ ਲਾਇਕ ਸ਼ਾਨਦਾਰ view ਹੈਗਾ, ਉਹ ਬਹੁਤ ਹੀ ਸੋਹਣਾ ਹੈਗਾ ਤੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀ ਹੈਗੀਆਂ, ਰਾਹ ਚ ਬਹੁਤ ਸਾਰੀ ਚੀਜ਼ਾਂ ਨੇ ਤੇ ਆਪਣੇ ਦੋਸਤਾਂ ਨਾਲ, ਤੇ ਆਪਣਾ time ਉੱਥੇ ਆਪਾਂ ਬਿਤਾ ਸਕਦੇ ਹਾਂ, ਇਸ ਤਰ੍ਹਾਂ ਮੈਂ ਇਹ drive ਕਰਨ ਲਈ ਸੋਚਿਆ।</p>	<p>experience of their drives with me, and after hearing about their experiences, I felt that I should also do this drive because the spectacular view there is very beautiful and there are many things to see along the way. There are many things to do on the way, where we can spend our time with our friends, so I decided to do this drive.</p>
00:03:02	00:03:07	<p>Neha: ਤੁਸੀਂ ਇਸ driving ਬਾਰੇ ਕਿਵੇਂ ਸੁਣਿਆ ਅਤੇ ਇਸਨੂੰ ਕਰਨ ਤੋਂ ਪਹਿਲਾਂ ਤੁਸੀਂ ਕਿਸ ਕਿਸਮ ਦੀ ਖੋਜ ਕੀਤੀ?</p>	<p>Neha: How did you hear about this drive and what kind of research did you do before doing it?</p>
00:03:08	00:04:50	<p>Anonymous: ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਦੋਂ Melbourne 'ਤੇ ਆਈ ਸੀ ਨਵੀਂ ਨਵੀਂ 'ਤੇ ਮੇਰੇ university 'ਤੇ friends ਸੀ ਕਿ ਕੰਮ 'ਤੇ ਵੀ ਬਹੁਤ ਸਾਰੇ friends ਬਣੇ, ਤੇ ਮੈਨੂੰ ਉਹਨਾਂ ਨੇ ਬਹੁਤ ਕੁਝ ਦੱਸਿਆ ਸੀ ਕਿ ਜਿਵੇਂ Melbourne ਵਿੱਚ ਬਹੁਤ ਸਾਰੀ ਘੁੰਮਣ ਦੀਆਂ ਚੀਜ਼ਾਂ ਨੇ, but Great Ocean Road ਦੀ drive ਇੱਕ ਸਭ ਤੋਂ ਵੱਡੀ drive ਅਤੇ ਸਾਰਿਆਂ ਨੇ ਮੈਨੂੰ ਇਸ ਬਾਰੇ ਬਹੁਤ ਕੁਝ ਦੱਸਿਆ ਸੀ, ਅਤੇ ਮੈਨੂੰ ਉਹਨਾਂ ਤੋਂ ਇਸ drive ਬਾਰੇ ਪਤਾ ਲੱਗਿਆ। ਤੇ ਮੈਂ online ਵੀ ਇਹ ਦੇ ਬਾਰੇ ਬਹੁਤ ਸਾਰੀ research ਕੀਤੀ ਸੀ, ਫਿਰ ਅਸੀਂ ਮੈਂ ਆਪਣੇ ਕੁਝ university ਦੋਸਤਾਂ ਨਾਲ ਇਹ drive ਕਰਨ ਬਾਰੇ ਸੋਚਿਆ, ਅਸੀਂ ਆਪਣੇ ਕਈ friends ਤੋਂ ਪੁੱਛਿਆ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਅਸੀਂ ਇਹ drive ਕਿਦਾਂ ਕਰ ਸਕਦੇ ਹਾਂ ਅਤੇ ਰਾਹ ਚ ਜਿਵੇਂ ਸਾਨੂੰ ਕੀ ਕੀ ਲੋੜ ਹਾਂ, ਜਿਵੇਂ ਕਿ ਅਸੀਂ ਇਹ drive november ਦੇ time 'ਤੇ ਕੀਤੀ ਸੀ, ਅਤੇ ਕਈਆਂ ਨੇ ਸਾਨੂੰ ਦੱਸਿਆ ਕਿ ਅਸੀਂ ਆਪਣੇ ਨਾਲ sunscreen, refreshments ਕਈ drinks ਵਗੈਰਾ ਵੀ carry ਕਰ ਸਕਦੇ ਹਾਂ ਅਤੇ ਹਲਕੇ ਕੱਪੜੇ ਪਾ ਸਕਦੇ ਹਾਂ ਜਦੋਂ ਅਸੀਂ drive ਕਰੀਏ ਅਤੇ ਸਾਡੇ ਕੋਲ shoes ਵਧੀਆ ਹੋਣੇ ਚਾਹੀਦੇ ਹਾਂ, ਉਸ ਤੋਂ ਬਾਅਦ ਅਸੀਂ ਮਤਲਬ ਇਹ drive ਕਿਦਾਂ ਕਰ ਸਕਦੇ ਹਾਂ ਜੇ ਅਸੀਂ road trip ਕਰ ਰਹੇ ਹਾਂ ਸਾਨੂੰ ਕਿੱਥੇ ਕਥੇ ਰੁਕਣਾ ਚਾਹੀਦਾ ਤੇ ਜੇ ਇਹ ਇੱਕ ਦਿਨ ਦੀ trip ਹੈਗੀ ਤਾਂ ਅਸੀਂ main-main ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖ ਸਕਦੇ ਹਾਂ ਅਤੇ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਮਦਦ ਕੀਤੀ ਅਤੇ ਉਸ ਤੋਂ ਬਾਅਦ ਅਸੀਂ ਮਿਲ ਕੇ online ਵੀ research ਕੀਤੀ ਵੀ ਅਸੀਂ ਕੀ ਕੀ ਕਰ ਸਕਦੇ ਹਾਂ ਅਤੇ ਕਿਹੜਾ route ਸਾਡੇ ਲਈ ਵਧੀਆ ਹੋਵੇਗਾ, ਇਸ ਤਰ੍ਹਾਂ ਅਸੀਂ ਇਹ drive ਕਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਅਤੇ ਫਿਰ ਅਸੀਂ ਉਹਨਾਂ ਨੂੰ use ਕੀਤਾ ਅਸੀਂ ਕਿ ਇਹ drive ਕਰ ਸਕਦੇ ਹਾਂ।</p>	<p>Anonymous: As I told you, when I first came to Melbourne, I made many friends at my university and also at work. They told me a lot about how there are many places to visit in Melbourne, but the Great Ocean Road drive is the biggest drive. Everyone told me a lot about it, and that's how I found out about this drive from them. And I also did a lot of research about it online. Then, We, I decided to do this drive with some of my university friends. We asked several friends who told us how we could do this drive and what we would need along the way. Since we did this drive in November, many people advised us to carry sunscreen, refreshments, drinks etc., and wear light clothing. When driving, we needed to have good shoes. After that, we considered how we could do this drive. If we were doing a road trip, where we should stop, and if it is a one-day trip, what main things we could see. So, they helped us in this way, and then we also did online research together to see what we could do and which route would be best for us. This way, we considered all these things before doing the drive and then used that information to make the drive possible.</p>

00:04:52	00:04:59	Neha: ਸਾਨੂੰ ਦੱਸੋ ਕਿ ਇਹ ਇੱਕ ਦਿਨ ਦੀ ਯਾਤਰਾ ਸੀ ਜਾਂ ਕਿ ਤੁਸੀਂ ਰਾਤ ਭਰ ਕਿੱਥੇ ਠਹਿਰਨ ਦੀ ਯੋਜਨਾ ਬਣਾਈ ਸੀ?	Neha: Tell us if it was a day trip or where you planned to stay overnight?
00:04:59	00:05:47	Anonymous: ਨਹੀਂ ਇਹ ਇੱਕ ਦਿਨ ਦੀ ਯਾਤਰਾ ਸੀ ਕਿ ਜਿਹੜੀ ਸਵੇਰ ਤੋਂ start ਹੋ ਕੇ ਸ਼ਾਮ ਤੱਕ ਖਤਮ ਹੋਈ ਸੀ, ਅਸੀਂ ਵੈਸੇ ਤਾਂ ਇਹ ਅਸੀਂ ਉੱਥੇ stay ਕਰਨ ਦਾ ਸੋਚਿਆ ਸੀ but ਅਸੀਂ ਨਹੀਂ ਕਰ ਸਕੇ but in future ਅਸੀਂ ਇਹ ਸੋਚਿਆ ਵੀ ਅਸੀਂ ਉੱਥੇ ਇੱਕ ਦੋ ਦਿਨ stay ਕਰਾਂਗੇ ਅਤੇ ਅਰਾਮ ਨਾਲ ਹਰੇਕ ਚੀਜ਼ ਘੁੱਮਾਂਗੇ ਜਿਵੇਂ ਕਿ ਅਸੀਂ ਉੱਥੇ ਕਈ ਚੀਜ਼ਾਂ ਨਹੀਂ ਵੇਖੀਆਂ ਜਿਹੜੀਆਂ ਅਸੀਂ ਵੇਖਣ ਲਈ ਸੋਚਿਆ ਸੀ ਜਿਹਦੇ ਵਿੱਚ Aireys Inlet ਇੱਕ ਛੋਟਾ ਜਿਹਾ town ਹੈ, ਉੱਥੇ ਇੱਕ lighthouse ਹੈ, ਅਸੀਂ ਉਹ ਵੀ ਨਹੀਂ ਵੇਖਿਆ ਅਤੇ ਬਹੁਤ ਸਾਰੀਆਂ ਚੀਜ਼ਾਂ ਹੈਰੀਆਂ ਜੋ ਉੱਥੇ ਨਹੀਂ ਵੇਖੀਆਂ, maybe in future ਅਸੀਂ ਇਹ trip ਦੁਬਾਰਾ ਕਰਨ ਦਾ ਸੋਚੀਏ ਅਤੇ stay ਵੀ ਕਰੀਏ but ਅਸੀਂ ਹੁਣ ਇਸ ਵਾਰ ਇੱਕ ਦਿਨ ਦੀ ਹੀ trip ਸੀ।	Anonymous: No, it was a one-day trip that started in the morning and ended by evening. We had initially thought about staying there, but we couldn't. However, in the future, we plan to stay there for a couple of days and explore everything leisurely. There were many things we didn't see, like Aireys Inlet, which is a small town with a lighthouse. We missed that and many other things that we did not see. Maybe in the future, we'll consider doing this trip again and stay there, but this time it was just a one-day trip.
00:05:49	00:06:01	Neha: Great Ocean Road ਦੇ ਨਾਂ ਨਾਲ ਬਹੁਤ ਸਾਰੀਆਂ ਸੈਰਾਂ, beaches ਅਤੇ ਸੁੰਦਰ ਸੈਲਾਨੀ spots ਹਨ, ਕੀ ਤੁਸੀਂ ਰਸਤੇ ਵਿੱਚ ਕਿਸੇ ਵੀ sites ਨੂੰ ਦੇਖਣ ਲਈ ਰੁਕ ਗਏ ਸੀ?	Neha: The Great Ocean Road has many walks, beaches and beautiful tourist spots, did you stop to see any sites along the way?
00:06:02	00:08:23	Anonymous: ਹਾਂ, ਜਿਵੇਂ ਕਿ ਤੁਸੀਂ ਦੇਖਿਆ ਵੀ ਉੱਥੇ ਰਾਹ ਵਿੱਚ ਬਹੁਤ ਸਾਰੇ ਸੁੰਦਰ ਸੁੰਦਰ beach ਨੇ ਅਤੇ ਬਹੁਤ ਸਾਰੇ ਦੇਖਣ ਲਈ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਬਹੁਤ ਜ਼ਿਆਦਾ ਆਕਰਸ਼ਿਤ ਕਰਦੀਆਂ ਨੇ ਤੇ ਉਹਨਾਂ ਅਸੀਂ ਉਤ ਰਾਹ ਵਿੱਚ ਬਹੁਤ ਸਾਰੀ ਜਗ੍ਹਾ ਉੱਤੇ ਰੁਕੇ ਤੇ ਉਹ ਸੁੰਦਰ-ਸੁੰਦਰ ਚੀਜ਼ਾਂ ਦਾ ਆਨੰਦ ਲਿਆ ਜਿਵੇਂ ਕਿ ਉਹਨਾਂ ਵਿੱਚ ਇੱਕ ਹੈ Apollo Bay ਜਿਹੜਾ ਉਸ drive ਦੇ ਨਾਲ ਹੀ ਆਉਂਦਾ ਹੈ। ਉੱਥੇ ਦਾ view ਬਹੁਤ ਹੀ ਦੇਖਣ ਲਾਇਕ ਹੈ, ਜੋ ਕਿ Australia ਦੇ ਦੱਖਣੀ ਪੱਛਮੀ ਇਲਾਕੇ ਵਿੱਚ ਹੈ, ਅਤੇ Apollo Bay ਇੱਕ beach ਹੈਗਾ, ਜਿੱਥੇ ਆਪਾ swimming, diving ਅਤੇ paddling ਵੀ ਕਰ ਸਕਦੇ ਹਾਂ ਉੱਥੇ ਰੁਕ ਕੇ ਆਪਾਂ picnic ਵੀ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਜਦੋਂ ਉੱਥੇ ਪਹੁੰਚੇ ਸੀ ਤੇ ਉੱਥੇ almost ਦੁਪਹਿਰ ਦਾ time ਸੀ ਅਤੇ ਅਸੀਂ ਉੱਥੇ ਰੁਕ ਕੇ ਆਪਣਾ lunch ਕਰਨ ਦਾ ਸੋਚਿਆ ਤੇ ਅਸੀਂ friends ਉੱਥੇ ਬਹਿ ਕੇ ਗੱਲਾਂਬਾਤਾਂ ਕੀਤੀਆਂ ਅਤੇ lunch ਕੀਤਾ ਅਤੇ ਉੱਥੋਂ ਦੇ ਨਜ਼ਾਰੇ ਦਾ ਆਨੰਦ ਲਿਆ 'ਤੇ ਉਹ ਬਹੁਤ ਹੀ relaxing ਸੀ ਉੱਥੋਂ ਬਾਅਦ ਅਸੀਂ ਆਪਣੀ trip continue ਕਰਨ ਦਾ ਸੋਚਿਆ ਤੇ ਅਸੀਂ ਫੇਰ drive ਕੀਤੀ Twelve Apostle ਤੱਕ ਜੋ ਕੀ ਬਾਰਾਂ ਪਿੱਲਰ ਨੇ, ਇਹ ਬਾਰਾਂ ਪਿੱਲਰ ਕੁਦਰਤੀ ਬਣੇ ਹੋਏ ਨੇ ਜਿਹੜੇ ਕਿ ਹਵਾ ਪਾਣੀ ਅਤੇ ਚੱਟਾਨਾਂ ਦੀ ਕਟੌਤੀ ਨਾਲ ਬਣੇ ਨੇ ਅਤੇ ਇਹ ਬਾਰਾਂ ਪਿੱਲਰ ਦੇਖਣ ਲਾਇਕ ਨੇ ਉੱਥੋਂ ਦਾ view ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ, ਜਿਹੜਾ ਕਿ ਤੁਹਾਨੂੰ ਬਹੁਤ ਆਕਰਸ਼ਿਤ ਕਰਦਾ ਹੈ ਉਹ ਮਤਲਬ ਸ਼ਹਿਰ ਦੇ ਭੀੜ ਭਾੜ ਭਰੇ	Anonymous: Yes, as you have seen, there are many beautiful beaches and lots of things to see along the way that are very captivating. We stopped at many places along the route to enjoy those beautiful sights. One such place is Apollo Bay, which is right along the drive. The view there is very scenic, located in the southwestern region of Australia. And, Apollo Bay is a beach where we can do swimming, diving and paddling. You can also stop for a picnic there, as when we reached there and it was almost noon time, and we decided to stop there and have our lunch and we sat with our friends, chatted, had lunch, and enjoyed the scenery there which was very relaxing. After that, we decided to continue our trip and drove to the Twelve Apostles, which are twelve natural pillars formed by the erosion of wind, water, and rocks. These pillars are a must-see. The view there is also very beautiful and captivating, far better than the hustle and bustle of the city. When we reached the Twelve Apostles, it was almost evening, and we watched the sunset, which was a spectacular sight to see. And after that, we drove to Port

		<p>ਇਲਾਕੇ ਤੋਂ ਬਹੁਤ ਜ਼ਿਆਦਾ ਵਧੀਆ ਹੈ, ਉਸ ਤੋਂ ਬਾਅਦ ਜਦੋਂ ਅਸੀਂ Twelve Apostle 'ਤੇ ਪਹੁੰਚੇ ਸੀ ਉਦੋਂ ਉਸ time almost ਸ਼ਾਮ ਹੋ ਚੁੱਕੀ ਸੀ ਅਤੇ ਅਸੀਂ sunset view ਵੀ ਵੇਖਿਆ ਜਿਹੜਾ view ਬਹੁਤ ਹੀ ਜ਼ਿਆਦਾ ਦੇਖਣ ਲਾਇਕ ਸੀਗਾ। ਤੇ ਉਸ ਤੋਂ ਬਾਅਦ ਅਸੀਂ drive ਕੀਤੀ Port Ferry ਤੱਕ, ਜਿਹੜੇ ਕਿ Otway ਦੇ ਘਨੇ ਜੰਗਲਾਂ ਤੋਂ ਹੋ ਜਾਂਦੀ ਹੈ, ਉਸ ਤੋਂ ਬਾਅਦ ਅਸੀਂ c Ferry Queendcliff ਤੋਂ ਲੈ ਕੇ ਅਸੀਂ Ferry ਵਿੱਚ ride ਕੀਤੀ ਜਿਹੜੇ ਕਿ ਇੱਕ ship ਵਿੱਚ ride ਸੀ, ਜਿਹੜੇ ਵਿੱਚ ਅਸੀਂ ਗੱਡੀ ਪਾਰਕ ਕਰਕੇ ਸਮੁੰਦਰ ਵਿੱਚੋਂ ਵਿੱਚ drive ਕੀਤੀ ਸਮੁੰਦਰ ਵੇਖਿਆ 'ਤੇ aquatic life ਵੀ explore ਕੀਤੀ ਅਤੇ ਅਸੀਂ Sorrento ਤੱਕ ਜਿਹੜੇ ਵਿੱਚ ਗੱਡੀ ਤੱਕ ਆਏ। ਇਸ ਤਰ੍ਹਾਂ ਅਸੀਂ ਉਹ day trip complete ਕੀਤੀ।</p>	<p>Fairy, passing through the dense forests of Otway. From there, we took the ferry from Queenscliff, where we rode on a ship. We parked our car and drove across the sea. We saw the ocean, explored the aquatic life, and then drove to Sorrento in our car. This is how we completed our day trip.</p>
00:08:25	00:08:35	<p>Neha: ਕਿਸੇ ਅਜਿਹੇ ਵਿਅਕਤੀ ਵਜੋਂ ਜਿਸਨੂੰ ਸੁਣਨ ਸ਼ਕਤੀ ਦਾ ਵਿਕਾਰ ਹੈ, ਇਹ ਯਕੀਨੀ ਬਣਾਉਣ ਲਈ ਤੁਸੀਂ ਕਿਹੜੇ ਕਦਮ ਉਠਾਉਂਦੇ ਹੋ ਕਿ ਤੁਹਾਨੂੰ ਯਾਤਰਾ ਦਾ ਤਜਰਬਾ ਸਰਲ ਹੋਵੇ?</p>	<p>Neha: As someone who has a hearing impairment, what steps do you take to ensure that you have a smooth travel experience?</p>
00:08:39	00:11:18	<p>Anonymous: ਮੈਨੂੰ ਇਹ ਨਹੀਂ ਲੱਗਦਾ ਵੀ ਜਿਨੂੰ ਸੁਣਨ ਵਿੱਚ ਵਿਕਾਰ ਹੈ ਅਤੇ ਉਹਨੂੰ ਕੋਈ ਵੀ ਦਿੱਕਤ ਆਉਂਦੀ ਇਹ trip ਕਰਨ ਲਈ ਕਿਉਂਕਿ ਮੈਨੂੰ ਇਹ trip ਕਰਨ ਲਈ ਕੋਈ ਵੀ ਦਿੱਕਤ ਨਹੀਂ ਆਈ but ਮੈਂ ਇੱਕ ਉਪਾਅ ਜ਼ਰੂਰ ਕੀਤਾ ਸੀ ਜਦ ਕਿਉਂਕਿ ਇਹ trip ਪਾਣੀ ਦੇ ਆਸੇ ਪਾਸੇ ਘੁੰਮਦੀ ਹੈ ਅਤੇ ਜਦੋਂ ਵੀ ਅਸੀਂ ਕਿਸੇ beach ਜਾਂ ਕਿਸੇ ਪਾਣੀ ਵਾਲੀ ਥਾਂ 'ਤੇ ਜਾਂਦੇ ਹਾਂ, ਜਾਂ ਤੁਸੀਂ swimming ਕਰਨਾ ਚਾਹੁੰਦੇ ਹੋ ਜਾਂ ਕੁਝ ਵੀ, ਤਾਂ ਤੁਸੀਂ ਆਪਣੇ ਜੋ ਵੀ ਤੁਹਾਡੇ hearing aids ਹੈਗੀ ਆ ਜਾਂ ਜੋ ਵੀ ਤੁਹਾਨੂੰ ਮਦਦ ਕਰਦੀ ਹੈ ਸੁਣਨ ਵਿੱਚ, ਤੁਸੀਂ ਉਹਨਾਂ ਨੂੰ ਪਾਣੀ ਤੋਂ ਬਚਾਉਣ ਲਈ ਉਪਾਅ ਕਰ ਸਕਦੇ ਹੋ, ਉਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਗੀ ਜੇ ਤੁਸੀਂ ਇਹ trip ਕਰ ਰਹੇ ਹੋ, ਤਾਂ ਤੁਸੀਂ ਰਾਹ ਵਿੱਚ ਆਪਣੀ ਜਿਹੜੀ ਵੀ hearing aids ਜਾਂ ਜਿਹੜੀ ਵੀ ਚੀਜ਼ ਤੁਹਾਨੂੰ ਸੁਣਨ ਵਿੱਚ ਮਦਦ ਕਰਦੀ ਹੈ ਤੁਸੀਂ ਉਹ ਨਾਲ carry ਕਰ ਸਕਦੇ ਹੋ ਅਤੇ extra batteries ਜਾਂ extra cells ਜਿਹੜੇ ਵੀ ਉਹਦੇ ਵਿੱਚ ਪੈਂਦੀ ਹੈ ਜਾਂ ਫਿਰ ਉਹ ਕੁ chargeable ਹੈ ਜਾਂ ਤੁਸੀਂ charge carry ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡੇ ਕੋਲ batteries ਹੈ ਜਾਂ ਗੱਡੀ ਵਿੱਚ charge ਕਰਨ ਦੀ ਸੁਵਿਧਾ ਹੈ ਕਿ ਨਹੀਂ ਜਾਂ ਆਪਾ ਉਹ ਚੀਜ਼ ਨੂੰ ਵੇਖ ਕੇ ਇਹ drive ਸ਼ੁਰੂ ਕਰ ਸਕਦੇ ਹਾਂ ਤਾਂ ਕਿ ਸਾਨੂੰ ਰਾਹ ਵਿੱਚ ਕੋਈ ਵੀ problem ਨਾ ਆਵੇ ਅਤੇ ਆਪਾ ਇਹ drive ਅਰਾਮ ਨਾਲ ਕਰ ਸਕੀਏਂ because ਆਪਾਂ ਨੂੰ ਕਈ ਚੀਜ਼ਾਂ ਸੁਣਨ ਨਾਲ ਦੇਖਣ ਨਾਲ 'ਤੇ ਉਹਨਾਂ ਨੂੰ touch ਕਰਨ ਨਾਲ ਪਤਾ ਲੱਗਦੀ ਹੈ ਜੇ ਆਪਣੇ ਕੋਲ ਸੁਣਨ ਦੀ ਸ਼ਮਤਾ ਨਹੀਂ ਹੈ ਅਤੇ ਇਥਾਂ ਦੀ ਚੀਜ਼ਾਂ ਆਪਾ ਨੂੰ ਦੇਖਣ ਅਤੇ ਸੁਣਨ ਵਿੱਚ ਮਦਦ ਕਰਦੀਆਂ</p>	<p>Anonymous: I don't think that anyone with a hearing impairment will face any issues during this trip because I didn't face any problems doing this trip. However, I did take some precautions since this trip revolves around water. And whenever you go to a beach or any water location, either you want to swim or do anything, you can take measures to protect your hearing aids or whatever helps you with your hearing, from getting wet. Apart from that, I would also like to say that if you are doing this trip, you can carry your hearing aids or anything that helps with your hearing along with extra batteries or extra cells that fit into them. If they are rechargeable, you can carry a charger with you, or make sure that you have batteries or a car charging facility. By checking these things beforehand, you can start the drive without any issues and complete it comfortably. Because many things are experienced by hearing, seeing, and touching, if you lack the ability to hear, such precautions can help you enjoy the trip fully.</p> <p>Just as we can detect many things by seeing, hearing, and touching them, our sensory organs play a key role. Hearing aids, for example, help us hear. When</p>

		<p>ਨੇ ਫਿਰ ਆਪਾ ਇਸ ਚੀਜ਼ ਆਪਣੀ trip ਦਾ ਪੂਰਾ ਆਨੰਦ ਲੈ ਸਕਦੇ ਹਾਂ।</p> <p>ਜਿਵੇਂ ਕਿ ਆਪਾ ਕਈ ਚੀਜ਼ਾਂ ਦੇਖ ਕੇ ਸੁਣਕੇ 'ਤੇ ਉਹਨਾਂ ਨੂੰ ਛੂਹ ਕੇ ਪਤਾ ਕਰ ਸਕਦੇ ਹਨ, ਜਿਵੇਂ ਕਿ ਆਪਣੇ sensory organ ਹੁੰਦੇ ਹਨ ਅਤੇ ਜਿਵੇਂ hearing aids ਆਪਾ ਨੂੰ ਸੁਣਨ ਵਿੱਚ ਮਦਦ ਕਰਦੀਆਂ ਹਨ, ਜਿਵੇਂ ਕਿ ਆਪਾ ਉੱਥੇ ਜਾ ਕੇ hearing aids ਨਾਲ ਹਵਾਵਾਂ ਲਹਿਰਾਂ ਅਤੇ ਚੀਜ਼ਾਂ ਨੂੰ ਦੇਖਣ, ਚੀਜ਼ਾਂ ਨੂੰ ਸੁਣ ਸਕਦੇ ਹਾਂ ਅਤੇ ਲੋਕਾਂ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਲੋਕਾਂ ਨੂੰ ਇਹ sensory ਚੀਜ਼ਾਂ ਜੇ ਉਨ੍ਹਾਂ ਨੂੰ ਲੋੜਵੰਦ ਹੈਗੀ ਅਤੇ ਉਹ ਇਹ ਜ਼ਰੂਰ carry ਕਰਨ ਜਿਹੜੇ ਕਿ ਉਹਨਾਂ ਨੂੰ ਇਹ trip ਵਿੱਚ ਮਦਦ ਕਰਨ, ਜਿਵੇਂ ਕਿ ਮੈਂ ਵੀ ਇਸ trip ਵਿੱਚ ਆਪਣੀ hearing aids ਕੈਰੀ ਕੀਤੀਆਂ ਸੀਗੀਆਂ ਜਿਨ੍ਹਾਂ ਨੇ ਮੈਨੂੰ ਬਹੁਤ ਹੀ help out ਕੀਤਾ। ਇਸੇ ਤਰ੍ਹਾਂ ਉਹ ਇਹ ਚੀਜ਼ carry ਕਰ ਸਕਦੇ ਨੇ ਅਤੇ ਨਾਲ ਦੀ ਨਾਲ ਉਹ extra chargers 'ਤੇ cell battery ਵੀ carry ਕਰ ਸਕਦੇ ਨੇ ਤਾਂ ਕਿ ਉਹ ਇਹ trip ਦਾ ਆਨੰਦ ਲੈ ਸਕਣ ਅਤੇ ਉਹਨਾਂ ਨੂੰ ਕੋਈ ਵੀ problem ਨਾਲ ਇਹ trip ਪੂਰੀ ਕਰਨ ਵਿੱਚ।</p>	<p>we go there, we can use hearing aids to listen to the sounds of the wind, waves, and other things, and we can also engage in conversations with people. For those who need these sensory aids, it's essential to carry them along, as they will help them during the trip. For instance, I carried my hearing aids during this trip, and they were incredibly helpful. In the same way, they can carry these items, and also they can carry extra chargers and cell batteries. This ensures they can enjoy the trip without any problems and complete it without any issues.</p>
00:11:20	00:11:36	<p>Neha: ਕੁਝ ਲੋਕ ਸੁਣ ਰਹੇ ਹੋ ਸਕਦੇ ਹਨ ਜਿਨ੍ਹਾਂ ਨੂੰ ਅਪੰਗਤਾਵਾਂ ਹਨ, ਅਤੇ ਜੇ ਚੀਜ਼ਾਂ ਯੋਜਨਾ ਅਨੁਸਾਰ ਨਹੀਂ ਜਾਂਦੀਆਂ ਤਾਂ ਉਹ ਤੁਹਾਡੇ ਵਰਗੇ ਸੜਕੀ trip ਦੀ ਯੋਜਨਾ ਬਣਾਉਣ ਲਈ ਘਬਰਾਏ ਹੋਏ ਹੋ ਸਕਦੇ ਹਨ, ਤੁਸੀਂ ਉਹਨਾਂ ਨੂੰ ਕੀ ਸਲਾਹ ਦੇਵੋਗੇ?</p>	<p>Neha: There may be some listeners who have disabilities, and if things don't go as planned, they might be nervous about planning a road trip like yours. What advice would you give them?</p>
00:11:37	00:13:43	<p>Anonymous: ਮੈਂ ਇੱਥਾਂ ਦੇ ਜਿਨ੍ਹਾਂ ਲੋਕਾਂ ਨੂੰ ਅਪੰਗਤਾਵਾਂ ਨੇ extra help ਦੀ ਲੋੜ ਹੈ, ਮੈਂ ਉਹਨਾਂ ਨੂੰ ਇਹ ਰਾਏ ਦੇਣਾ ਚਾਹੁੰਗੀ ਵੀ ਉਹ ਇਹ trip ਕਰਨ ਤੋਂ ਪਹਿਲਾਂ ਪੂਰੀ online research ਜਾਂ ਲੋਕਾਂ ਤੋਂ ਪੁੱਛ ਸਕਦੇ ਹਨ ਜਿੱਦੇ ਕਰਕੇ ਉਹਨਾਂ ਨੂੰ ਇਸ trip ਵਿੱਚ ਕੋਈ ਵੀ problem ਨਾ ਆਵੇ, online research ਕਰਨ ਦੇ ਨਾਲ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਉਹ ਕਿਹੜੀ ਕਿਹੜੀ ਚੀਜ਼ ਆਪਣੇ ਨਾਲ ਲੈ ਕੇ ਜਾ ਸਕਦੇ ਹਨ। ਜਿਵੇਂ ਕਿ ਜੇ ਉੱਥੇ ਉਹਨਾਂ ਨੇ stay ਕਰਨਾ ਹੈ ਤੇ ਉਹ ਉਸ ਤਰ੍ਹਾਂ ਨਾਲ ਆਪਣੀ trip plan ਕਰ ਸਕਦੇ ਹਨ, ਜਿਵੇਂ ਕਿ ਕਈ ਲੋਕਾਂ ਨੂੰ ਚੱਲਣ-ਫਿਰਨ ਵਿੱਚ problem ਹੈਗੀ ਅਤੇ ਉਹ wheelchair access ਕਰਦੇ ਨੇ ਅਤੇ ਉਹ ਇਹ trip plan ਕਰਨ ਤੋਂ ਪਹਿਲਾਂ ਇਹ ਦੇਖਣ ਵੀ ਜਿੱਥੇ ਵੀ ਉਹ ਜਾ ਰਹੇ ਨੇ ਉੱਥੇ wheelchair access ਹੈ ਜਾਂ ਨਹੀਂ ਹੈ, ਜਾਂ ਫਿਰ ਉਹ ਜਿੱਥੇ stay ਕਰਨ ਦਾ ਸੋਚ ਰਹੇ ਨੇ ਅਤੇ ਉਹ hotels ਵਰਗੇ ਥੱਕ ਕਰਨ ਤੋਂ ਪਹਿਲਾਂ ਉਹਨਾਂ ਨੂੰ phone ਕਰਕੇ ਜਾਂ online ਇਹ ਪਤਾ ਕਰ ਸਕਦੇ ਹਾਂ ਕੀ ਉੱਥੇ wheelchair access ਹੈ ਜਾਂ ਨਹੀਂ ਜਾਂ ਫਿਰ ਕਈਆਂ ਨੂੰ food allergies ਵੀ ਹੁੰਦੀਆਂ ਨੇ ਉਹ ਉਸਦੇ related ਵੀ ਆਪਣੀ ਪੂਰੀ ਜਾਣਕਾਰੀ ਲੈ ਸਕਦੇ ਨੇ ਅਤੇ ਉਹ</p>	<p>Anonymous: I would advise people with disabilities or those who need extra help to do thorough online research or ask others before undertaking this trip. This way, they can ensure they won't face any problems during the trip. Through online research, they can find out what items they should bring along. Like if they have to stay there, they can plan their trip accordingly. Like some people have difficulty walking and use wheelchairs, so they should check whether the places they are going to or planning to stay have wheelchair access. Before booking hotels, they can call or check online to see if there is wheelchair access. Some people also have food allergies, and they can gather complete information related to that and carry their food and other items with them. Additionally, I would advise people with disabilities to give themselves extra time for the trip so they can complete it comfortably and without any problems because such</p>

		<p>ਆਪਣੇ food ਵਗੈਰਾ items ਆਪਣੇ ਨਾਲ ਵੀ carry ਕਰ ਸਕਦੇ ਨੇ ਉਸ ਤੋਂ ਬਾਅਦ ਮੈਂ ਲੋਕਾਂ ਨੂੰ ਇਹ ਵੀ ਸਲਾਹ ਦੇਣਾ ਚਾਹੁੰਗੀ ਜਿਨ੍ਹਾਂ ਨੂੰ ਅਪੰਗਤਾਵਾਂ ਨੇ ਉਹ ਇਹ trip ਕਰਨ ਲਈ ਆਪਣੇ ਆਪ ਨੂੰ extra time ਦੇਣ ਤਾਂ ਕਿ ਉਹ ਇਹ trip ਆਰਾਮ ਨਾਲ ਪੂਰੀ ਕਰ ਸਕਣ ਅਤੇ ਉਹਨਾਂ ਨੂੰ ਕੋਈ ਵੀ problem ਨਾ ਆਵੇ ਇਹ trip ਕਰਨ ਲਈ because ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਪੂਰਾ time ਦੇਣਾ ਚਾਹੀਦਾ। ਆਪਾਂ ਨੂੰ extra time ਦੇ ਕੇ ਉਹ ਇਹ trip ਦਾ ਪੂਰਾ ਆਨੰਦ ਲੈ ਸਕਦੇ ਨੇ because ਇਹ trip ਬਹੁਤ ਹੀ relaxing ਹੈ ਅਤੇ ਆਪਣੇ mind ਨੂੰ refresh ਕਰਦੀ ਹੈ, ਅਤੇ ਉਹ ਤੋਂ ਬਾਅਦ ਮੈਂ ਇਹ ਵੀ ਕਹਿਣਾ ਚਾਹੁੰਗੀ ਜੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਜਾਂ ਮਦਦ ਦੀ ਲੋੜ ਆ ਉਹ ਕਿਸੇ ਤੋਂ ਵੀ ਆਪਣੀ ਮਦਦ ਲੈ ਸਕਦੇ ਨੇ, ਉੱਥੇ ਬਹੁਤ ਸਾਰੇ ਲੋਕ ਹੁੰਦੇ ਨੇ ਅਤੇ staff ਵੀ ਹੁੰਦਾ ਜਿਹੜੀ ਆਪਣੀ ਮਦਦ ਕਰਨ ਲਈ ਤਿਆਰ ਹੁੰਦਾ ਅਤੇ ਉਹਨਾਂ ਤੋਂ ਮਦਦ ਲੈਣ ਲਈ ਉਹ ਹਿਚਕਚਾਉਣ ਨਾ, ਤੇ ਉਹਨਾਂ ਤੋਂ ਮਦਦ ਲੈਣ, ਤੇ ਆਪਣੀ trip ਪੂਰੀ ਕਰਨ।</p>	<p>individuals should give themselves ample time. By giving themselves extra time, they can fully enjoy this trip because this trip is very relaxing and refreshes the mind. Additionally, I would like to say that if they need anything or need help, they can ask anyone for assistance. There are many people and staff available who are ready to help, and they should not hesitate to ask for help from them and take help from them and complete their trip.</p>
00:13:46	00:13:50	<p>Neha: Overall, ਤੁਹਾਡੀ ਯਾਤਰਾ ਦੀ ਮੁੱਖ ਗੱਲ ਕੀ ਸੀ?</p>	<p>Neha: Overall, what was the highlight of your trip?</p>
00:13:51	00:14:49	<p>Anonymous: ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਬਹੁਤ ਵੱਡੀ trip ਸੀ ਅਤੇ ਇਹ ਦੀ ਸਭ ਤੋਂ ਵਧੀਆ ਗੱਲ ਇਹ ਸੀ ਵੀ ਇਹ ਬਹੁਤ ਜ਼ਿਆਦਾ relaxing ਸੀ, ਬਹੁਤ ਸ਼ਾਨਦਾਰ ਸੀ, ਅਤੇ ਇਹ ਦੇ ਨਾਲ ਮੈਨੂੰ ਬਹੁਤ ਹੀ relax ਅਤੇ ਮੇਰਾ mind ਬਹੁਤ ਹੀ ਜ਼ਿਆਦਾ free ਹੋਇਆ because ਇੱਥੇ Australia 'ਤੇ ਆਉਣ ਤੋਂ ਬਾਅਦ life ਬਹੁਤ ਜ਼ਿਆਦਾ hectic ਹੈਗੀ ਆ ਸ਼ੇਰਗੁਲ ਨਾਲ ਬੀਤਦੀ ਹੈਗੀ ਆ ਅਤੇ ਇਹ trip ਇੱਕ countryside ਮਤਲਬ ਕਿ ਪਿੰਡ ਦੇ ਨਾਲ, country ਤੋਂ ਬਾਹਰ ਹੈ ਅਤੇ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਆਨੰਦਦਾਇਕ ਹੈ ਗਿਆ ਅਤੇ।</p> <p>ਇਹ trip ਸਮੁੰਦਰ ਦੇ ਕਿਨਾਰੇ ਤੋਂ ਹੁੰਦੀ ਹੋਈ ਜੰਗਲਾਂ ਅਤੇ ਹਵਾਵਾਂ ਨਾਲ ਭਰੇ ਮਹਾਂਸਾਗਰ ਨਾਲ ਜੁੜੀ drive ਹੈਗੀ ਆ, ਜਿਹਦੇ ਵਿੱਚ ਦੇਖਣ ਲਈ ਬਹੁਤ ਕੁਝ ਹੈ, ਬਹੁਤ ਕੁਝ ਨਜ਼ਾਰਾ ਹੈ ਅਤੇ ਬਹੁਤ ਹੀ ਸ਼ਾਨਦਾਰ trip ਹੈਗੀ ਆ, ਜਿੰਨੇ ਮੈਨੂੰ ਬਹੁਤ ਜ਼ਿਆਦਾ ਆਕਰਸ਼ਿਤ ਕੀਤਾ ਤੇ ਇਹਨੂੰ ਮੈਨੂੰ ਬਹੁਤ ਜ਼ਿਆਦਾ relaxing ਵੀ ਕੀਤਾ।</p>	<p>Anonymous: As I told you, this was a very big trip, and the best thing about it was that it was very relaxing and wonderful. It made me feel very relaxed, and it made my mind very free. Because after coming here to Australia, life has been very hectic, and is full of noise, and this trip to the countryside, means with the village, out in the country, and it will be much more enjoyable for you.</p> <p>This trip is a drive along the coast through forests and windswept ocean, there is a lot to see, a lot of scenery and it's an amazing trip which really attracted me and made me feel very relaxed.</p>
00:14:52	00:16:39	<p>Neha: ਜੇ ਤੁਸੀਂ, ਅੱਜ ਸਾਂਝਾ ਕੀਤਾ ਹੈ, ਉਸ ਤੋਂ ਬਹੁਤ ਕੁਝ ਸਿੱਖਣ ਨੂੰ ਹੈ, ਅੱਜ ਤੁਹਾਡੇ ਸਮੇਂ ਵਾਸਤੇ ਤੁਹਾਡਾ ਧੰਨਵਾਦ, Great Ocean Road ਸਮੁੰਦਰੀ ਕੰਢੇ ਦੀਆਂ ਚੱਟਾਨਾਂ ਦੇ around sea cliffs around ਹੈਗੀ ਹੈ, ਜਿਸ ਵਿੱਚ ਦੱਖਣੀ ਮਹਾਂਸਾਗਰਾਂ ਦਾ ਅਦਭੁੱਤ ਨਜ਼ਾਰਾ ਹੈ ਇਹ ਇੱਕ ਪ੍ਰਸਿੱਧ ਸੜਕ ਯਾਤਰਾ ਹੈ ਕਿਉਂਕਿ ਇਹ bike ਚਲਾਉਣ ਅਤੇ hiking trails, beaches ਛੋਟੇ</p>	<p>Neha: There is so much to learn from what you have shared today, thank you for your time today. The Great Ocean Road is a popular road around sea cliffs with amazing views of the Southern Ocean. It is a famous road trip because it is surrounded by biking and hiking trails, beaches, small towns, and attractions such as the famous Twelve</p>

		<p>ਕਸਬਿਆਂ ਅਤੇ ਆਕਰਸ਼ਣਾਂ ਜਿਵੇਂ ਕਿ ਮਸ਼ਹੂਰ ਬਾਰਾਂ Apostles ਚੱਟਾਨ ਦੀਆਂ ਬਣਤਰਾਂ ਨਾਲ ਘਿਰਿਆ ਹੋਇਆ ਹੈ। ਬਾਰਾਂ Apostles ਕੋਲ wheelchair ਦੀ ਪਹੁੰਚਣਯੋਗ wheelchair ਅਤੇ ਦੇਖਣ ਦਾ platform ਹੈ ਸੂਚਨਾ ਕੇਂਦਰ ਕੋਲੋਂ ਬੇਨਤੀ ਕੀਤੀ ਜਾਣ ਤੇ ਚਾਰ wheelchair ਉਪਲੱਬਧ ਹਨ ਜੋ ਰੋਜ਼ਾਨਾ ਸਵੇਰੇ ਦੱਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਖੁਲ੍ਹੀਆਂ ਰਹਿੰਦੀਆਂ ਹਨ ਇਸ ਤੋਂ ਇਲਾਵਾ assistance dogs ਦਾ ਵੀ ਉੱਥੇ welcome ਕੀਤਾ ਜਾਂਦਾ ਹੈ। ਕੁਝ ਹੋਰ ਆਕਰਸ਼ਣ ਵੀ ਹਨ ਜਿਨ੍ਹਾਂ ਨੂੰ ਤੁਸੀਂ ਸੜਕ ਦੇ ਨਾਲ-ਨਾਲ ਦੇਖ ਸਕਦੇ ਹੋ ਜਿਵੇਂ ਕਿ Loch Ard Gorge the Grotto and the Bay of Island ਇਨ੍ਹਾਂ ਸਾਰੇ ਸੇਰ ਸਪਾਟਾ ਸਥਾਨਾਂ 'ਤੇ ਪਹੁੰਚਣ ਲਈ ਉੱਥੇ accessible parking spaces ਅਤੇ disability access to views ਜਿਹੜੇ supports ਵੀ ਉੱਥੇ ਉਪਲੱਬਧ ਹਨ ਇਸ ਲਈ ਕੌਣ ਜਾਣਦਾ ਹੈ, ਹੋ ਸਕਦਾ ਹੈ ਕਿ ਇਹ ਤੁਹਾਨੂੰ ਸੜਕ ਦੀ ਯਾਤਰਾ ਕਰਨ ਲਈ ਪ੍ਰੇਰਿਤ ਕਰੇ, ਅਗਰ ਕੋਈ ਇਸ ਚੀਜ਼ ਦੇ ਉੱਤੇ ਪ੍ਰੇਰਿਤ ਹੋਣ ਤੋਂ ਬਾਅਦ ਇਸ ਯਾਤਰਾ ਨੂੰ ਕਰਨਾ ਚਾਹੁੰਦਾ ਹੈ, ਤਾਂ ਤੁਸੀਂ vision 'ਤੇ ਜਾ ਕੇ ਹੋਰ ਵਧੀਆ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਸਾਡੇ ਸਰੋਤਿਆਂ ਲਈ ਕਿਹੜਾ ਹੋਰ ਸੁਨੇਹਾ ਦੇਣਾ ਚਾਹੁੰਦੇ ਹੋ?</p>	<p>Apostles rock formations. The Twelve Apostles has wheelchair accessibility, including wheelchairs and a viewing platform. Four wheelchairs are available upon request from the Information Center, which is open daily from 10:00 am to 5:00 pm. Additionally, assistance dogs are also welcome. There are some other attractions that you can see along the road, such as Loch Ard Gorge, The Grotto, and the Bay of Islands. All these sightseeing spots have accessible parking spaces and disability access to views, along with available supports. If someone feels inspired to take this trip after learning about it, they can visit Vision for more detailed information. What other message would you like to convey to our listeners?</p>
00:16:41	00:17:27	<p>Anonymous: ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਗੀ ਵੀ ਉਹਨਾਂ ਨੂੰ ਇਹ trip ਜ਼ਰੂਰੀ ਕਰਨੀ ਚਾਹੀਦੀ ਹੈ because ਇਹ ਬਹੁਤ ਹੀ ਵਧੀਆ trip ਹੈਗੀ ਆ, ਜਿਹੜੇ ਬਹੁਤ ਸ਼ਾਨਦਾਰ ਹੈਗੀ ਆ ਅਤੇ relaxing ਹੈਗੀ ਆ, ਜਿਹੜੇ ਆਪਣੇ ਮਨ ਨੂੰ ਬਹੁਤ ਸ਼ਾਂਤ ਕਰਦੀ ਹੈਗੀ ਆ ਤੇ ਆਪਾ ਨੂੰ ਉੱਥੇ ਦੇਖਣ ਲਈ ਬਹੁਤ ਕੁਝ ਮਿਲਦਾ ਹੈਗਾ, ਦੇਖਣ ਲਈ, ਸੁਣਨ ਲਈ ਲੋਕਾਂ ਲਈ, ਲੋਕਾਂ ਨਾਲ ਮਿਲਣ ਲਈ ਵੀ, ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ, ਅਤੇ ਉਹਨਾਂ ਨੂੰ ਇਹ trip ਜ਼ਰੂਰੀ ਕਰਨੀ ਚਾਹੀਦੀ ਹੈ। ਤੇ ਉਹ ਸੋਚਣ ਤੇ ਇਹ trip ਕਰਨ ਬਾਰੇ ਆਪਣਾ planning ਕਰਨ 'ਤੇ planning ਕਰਨ ਤੋਂ ਪਹਿਲਾਂ ਉਹ ਸਾਰੇ measures ਦੇਖਣ ਵੀ ਉਹਨਾਂ ਨੂੰ ਰਾਹ ਵਿੱਚ ਕਿ ਕਿਸ ਚੀਜ਼ ਦੀ ਲੋੜ ਹੈਗੀ ਆ ਤਾਂਕਿ ਉਹਨੂੰ ਇਹ trip ਪੂਰੀ ਕਰਨ ਵਿੱਚ ਕੋਈ ਵੀ problem ਨਾ ਆਵੇ।</p>	<p>Anonymous: I just want to say this to everyone that they should make this trip a must because it is a very good trip. Which is very wonderful and relaxing. It calms your mind a lot, and there is so much to see, hear, and experience. You also get the opportunity to meet new people. Therefore, they should definitely take this trip. And before they think and plan their trip, they should check all the measures to see what they will need on the way so that they don't face any problem in completing this trip.</p>
00:17:30	00:18:36	<p>Neha: ਜੇ ਤੁਸੀਂ ਸਾਡੀ recording ਦਾ ਆਨੰਦ ਲਿਆ ਹੈ ਤਾਂ ਕ੍ਰਿਪਾ ਕਰਕੇ ਸਾਡੀ website <a href="http://speakmylanguage.com.au">speakmylanguage.com.au</a> ਤੇ ਜਾਓ ਜਿੱਥੇ ਤੁਹਾਨੂੰ ਹੋਰ ਚੀਜ਼ਾਂ ਦੀ ਵਧੇਰੇ ਜਾਣਕਾਰੀ ਮਿਲੇਗੀ ਅਤੇ ਕ੍ਰਿਪਾ ਕਰਕੇ ਹੋਰਨਾਂ ਨੂੰ Speak My Language program ਬਾਰੇ ਦੱਸੋ।</p> <p>ਸਾਨੂੰ ਤੁਸੀਂ Facebook, Twitter, Instagram ਜਾਂ LinkedIn ਤੇ ਵੀ ਦੇਖ ਸਕਦੇ ਹੋ ਅਤੇ ਸਾਰੇ Australia ਦੇ ਵਿੱਚ ਅਤੇ ਹੋ ਸਕਦਾ ਹੈ ਕਿ ਵਿਸ਼ਵ ਭਰ ਵਿੱਚ ਵੀ ਇਸ ਗੱਲਬਾਤ ਨੂੰ ਜਾਰੀ</p>	<p>Neha: If you enjoyed our recording, please visit our website at <a href="http://speakmylanguage.com.au">speakmylanguage.com.au</a>, where you will find more detailed information on other things. And please tell others about the Speak My Language program.</p> <p>You can also find us on Facebook, Twitter, Instagram or LinkedIn, and help us continue this conversation across Australia and possibly around the world. Ethnic Commentaries</p>

		<p>ਰੱਖਣ ਵਿੱਚ ਸਾਡੀ ਮਦਦ ਕਰੋ। Ethnic Commentaries Council Victoria ਨੂੰ Victoria ਵਿੱਚ Speak My Language program ਦੀ ਅਦਾਇਗੀ ਕਰਕੇ ਮਾਣ ਹੈ।</p> <p>Speak My Language program ਨੂੰ Department of Social Services ਵੱਲੋਂ ਵੰਡ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਸਦੀ ਅਦਾਇਗੀ Australia ਦੇ ਆਸ ਪਾਸ ਸਾਰੇ ਪ੍ਰਾਂਤ ਅਤੇ ਖਿੱਤੇ ਦੀ ethnic and multicultural community councils ਅਤੇ multicultural councils ਵਿਚਕਾਰ ਇੱਕ ਭਾਈਵਾਲੀ ਰਾਹੀਂ Australia ਦੇ ਆਸ ਪਾਸ ਕੀਤੀ ਜਾਂਦੀ ਹੈ। ਸਾਡੇ ਕੌਮੀ ਪ੍ਰਸਾਰਣ ਭਾਈਵਾਲ SBS ਅਤੇ ਐਨ NEMBC ਹਨ।</p>	<p>Council Victoria is proud to fund the Speak My Language program in Victoria.</p> <p>The Speak My Language program is funded by the Department of Social Services and is delivered through a partnership among ethnic and multicultural community councils and multicultural councils in all states and territories across Australia. Our national broadcasting partners are SBS and NEMBC.</p>
--	--	---	---